

## ਹੜ੍ਹ: ਤਿਆਰ ਰਹੋ Flooding: Be Prepared

ਜੇ ਤੁਸੀਂ ਕਿਸੇ ਅਜਿਹੇ ਇਲਾਕੇ ਵਿੱਚ ਰਹਿੰਦੇ ਹੋ ਜਿੱਥੇ ਹੜ੍ਹ ਆਉਣ ਦੀ ਸੰਭਾਵਨਾ ਹੈ ਤਾਂ ਤੁਸੀਂ ਜਾਇਦਾਦ ਨੂੰ ਨੁਕਸਾਨ ਅਤੇ ਨਿੱਜੀ ਖ਼ਤਰਾ ਘਟਾਉਣ ਲਈ ਇਸੇ ਵੇਲੇ ਕਦਮ ਚੁੱਕ ਸਕਦੇ ਹੋ। ਆਫ਼ਤ ਆਉਣ ਤੋਂ ਕਾਫ਼ੀ ਸਮਾਂ ਪਹਿਲਾਂ ਹੀ, ਆਪਣੀਆਂ ਜ਼ਿੰਮੇਵਾਰੀਆਂ ਤੋਂ ਸੁਚੇਤ ਹੋ ਕੇ ਸ਼ੁਰੂ ਕਰੋ, ਸਥਾਨਕ ਹਾਲਾਤ ਤੋਂ ਚੌਕਸ ਹੋਵੋ ਅਤੇ ਇਹ ਜਾਣੋ ਕਿ ਜਾਣਕਾਰੀ ਕਿੱਥੋਂ ਲੈਣੀ ਹੈ।

ਭਾਵੇਂ ਕਿ ਹੜ੍ਹ ਸਾਲ ਦੇ ਕਿਸੇ ਸਮੇਂ ਵੀ ਆ ਸਕਦੇ ਹਨ, ਪਰ ਸਭ ਤੋਂ ਗੰਭੀਰ ਹੜ੍ਹ ਮੌਸਮੀ ਹੁੰਦੇ ਹਨ ਅਤੇ ਭਾਰੀ ਵਰਖਾ ਦੇ ਅਸਰ ਅਤੇ ਬਹਾਰ ਰੁੱਤ ਵਿੱਚ ਪਿਘਲੀ ਬਰਫ਼ ਦੇ ਰਲਣ ਨਾਲ ਆਉਂਦੇ ਹਨ। ਇਸ ਨਾਲ ਅਪਰੈਲ ਅਤੇ ਜੁਲਾਈ ਦੇ ਵਿਚਕਾਰ ਕਿਸੇ ਵੇਲੇ ਵੀ ਦਰਿਆਵਾਂ ਅਤੇ ਨਦੀਆਂ ਵਿੱਚ ਪਾਣੀ ਵਧ ਸਕਦਾ ਹੈ, ਜਿਸ ਨੂੰ ਹੜ੍ਹ ਕਿਹਾ ਜਾਂਦਾ ਹੈ। ਇਸ ਵੇਲੇ ਬੀ. ਸੀ. ਭਰ ਵਿੱਚ ਪਈ ਹੋਈ ਬਰਫ਼ (ਸਨੋਅ) ਦੇ ਪੱਧਰ ਕਾਫ਼ੀ ਜ਼ਿਆਦਾ ਹਨ ਅਤੇ ਕਈ ਤਾਂ ਰਿਕਾਰਡ ਦੀ ਪੱਧਰ 'ਤੇ ਹਨ। ਇਸ ਹਾਲਤ ਵਿੱਚ ਮਹੱਤਵਪੂਰਨ ਹੜ੍ਹ ਆਉਣ ਦੇ ਖ਼ਤਰੇ ਜ਼ਿਆਦਾ ਹਨ; ਪਰ ਇਸ ਦੀ ਗੰਭੀਰਤਾ ਦਾ ਫੈਸਲਾ ਮੌਸਮੀ ਹਾਲਾਤ ਕਰਨਗੇ। ਸੂਬੇ ਦੇ ਹੜ੍ਹ-ਮਾਹਰ, ਦਰਿਆਵਾਂ ਅਤੇ ਨਦੀਆਂ ਦੇ ਪੱਧਰ 'ਤੇ ਲਗਾਤਾਰ ਨਿਗਰਾਨੀ ਰੱਖਦੇ ਹਨ ਅਤੇ ਇਹ ਜਾਣਕਾਰੀ ਸਥਾਨਕ ਸਰਕਾਰਾਂ ਨੂੰ ਦਿੰਦੇ ਹਨ, ਜੋ ਕਿ ਅਗਾਂਹ ਆਪਣੇ ਵਸਨੀਕਾਂ ਨੂੰ ਸਲਾਹ ਦਿੰਦੀਆਂ ਹਨ।

ਵੱਡੇ ਪੱਧਰ 'ਤੇ ਹੜ੍ਹ ਦੀ ਸੰਭਾਵਨਾ ਦੇ ਸਬੰਧ ਵਿੱਚ ਵਿਉਂਤਬੰਦੀ (ਪਲੈਨਿੰਗ) ਕਰਨ ਵਿੱਚ ਸਥਾਨਕ ਸਰਕਾਰਾਂ ਦੀ ਮਦਦ ਕਰਨ ਲਈ ਸੂਬੇ ਦੀਆਂ ਏਜੰਸੀਆਂ ਰਲ ਕੇ ਕੰਮ ਕਰ ਰਹੀਆਂ ਹਨ। ਪਰ ਲੋਕਾਂ ਅਤੇ ਪਰਿਵਾਰਾਂ ਦਾ ਰੋਲ ਵੀ ਇੰਨਾ ਹੀ ਮਹੱਤਵਪੂਰਨ ਹੈ। ਆਪਣੇ ਇਲਾਕੇ ਵਿੱਚ ਹੜ੍ਹ ਦੇ ਖ਼ਤਰੇ ਨੂੰ ਜਾਣੋ ਅਤੇ ਅੱਗੇ ਲਿਖੀਆਂ ਚੀਜ਼ਾਂ ਕਰਨ ਰਾਹੀਂ ਹੜ੍ਹ ਦੀ ਸੰਭਾਵਨਾ ਲਈ ਤਿਆਰੀ ਕਰੋ:

- ਐਮਰਜੰਸੀ ਪਲੈਨ ਬਣਾਉ ਜਿਸ ਨੂੰ ਘਰ ਦੇ ਸਾਰੇ ਮੈਂਬਰ ਜਾਣਦੇ ਹੋਣ। ਪਲੈਨ ਵਿੱਚ ਇਸ ਤਰ੍ਹਾਂ ਦੀ ਜਾਣਕਾਰੀ ਸ਼ਾਮਲ ਹੋਣੀ ਚਾਹੀਦੀ ਹੈ ਕਿ ਬਿਜਲੀ ਅਤੇ ਨੈਚਰਲ ਗੈਸ ਕਿਵੇਂ ਬੰਦ ਕਰਨੀ ਹੈ, ਹੜ੍ਹ ਵਾਲੇ ਇਲਾਕੇ ਤੋਂ ਬਾਹਰ ਇਕੱਠੇ ਹੋਣ ਵਾਲੀ ਸੁਰੱਖਿਅਤ ਥਾਂ ਕਿਹੜੀ ਹੈ, ਸੂਬੇ ਤੋਂ ਬਾਹਰ ਦਾ ਕੋਈ ਸੰਪਰਕ, ਪਾਲਤੂ ਜਾਨਵਰਾਂ ਅਤੇ ਪਸ਼ੂਆਂ ਲਈ ਵਿਉਂਤਾਂ ਅਤੇ ਆਂਢ-ਗੁਆਂਢ ਦੀ ਸੁਰੱਖਿਆ ਪਲੈਨ ਜਿਸ ਵਿੱਚ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਗਈ ਹੋਵੇ ਜਿਨ੍ਹਾਂ ਨੂੰ ਹੋਰ ਮਦਦ ਦੀ ਲੋੜ ਪੈ ਸਕਦੀ ਹੈ
- ਇਕ ਐਮਰਜੰਸੀ ਸਪਲਾਈ ਕਿੱਟ ਤਿਆਰ ਕਰੋ ਜਿਸ ਵਿੱਚ ਖਾਣ ਪੀਣ ਦੀਆਂ ਚੀਜ਼ਾਂ, ਪਾਣੀ, ਜ਼ਰੂਰੀ ਦਵਾਈਆਂ, ਫਲੈਸ਼ਲਾਈਟਾਂ ਅਤੇ ਬੈਟਰੀਆਂ, ਨਿੱਜੀ ਸਫ਼ਾਈ ਦੀਆਂ ਚੀਜ਼ਾਂ, ਪਰਿਵਾਰ ਦੇ ਹਰ ਮੈਂਬਰ ਲਈ ਪਛਾਣ-ਪੱਤਰ, ਕੁਝ ਨਗਦੀ ਅਤੇ ਪਰਿਵਾਰ ਦੇ ਕੋਈ ਵੀ ਹੋਰ ਮਹੱਤਵਪੂਰਨ ਪੇਪਰ ਸ਼ਾਮਲ ਹੋਣ। ਘਰ ਛੱਡ ਕੇ ਜਾਣ ਦੀ ਸੂਰਤ ਵਿੱਚ ਚੁੱਕੋ- ਅਤੇ - ਜਾਉ ਕਿੱਟ ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਲਈ ਲੋੜੀਂਦੀਆਂ ਚੀਜ਼ਾਂ ਹੋਣਗੀਆਂ
- ਬੈਟਰੀ ਨਾਲ ਚੱਲਣ ਵਾਲਾ ਜਾਂ ਚਾਬੀ ਦੇ ਕੇ ਚੱਲਣ ਵਾਲਾ ਰੇਡੀਓ ਲਵੋ ਜਿਸ 'ਤੇ ਤੁਸੀਂ ਸਥਾਨਕ ਰੇਡੀਓ ਸਟੇਸ਼ਨਾਂ ਤੋਂ ਮੌਸਮ ਬਾਰੇ ਚਿਤਾਵਨੀਆਂ ਅਤੇ ਆਫ਼ਤ ਨਾਲ ਸੰਬੰਧਿਤ ਹਿਦਾਇਤਾਂ ਸੁਣ ਸਕੋ
- ਆਪਣੀ ਗੱਡੀ ਦਾ ਗੈਸ ਟੈਂਕ ਭਰਿਆ ਰੱਖੋ

ਜੇ ਚੜ੍ਹਦੇ ਪਾਣੀ ਦਾ ਮਤਲਬ ਤੁਹਾਨੂੰ ਘਰ ਛੱਡ ਕੇ ਜਾਣਾ ਪੈਣਾ ਹੈ ਤਾਂ ਹਿਦਾਇਤਾਂ ਲਈ ਸਥਾਨਕ ਐਮਰਜੰਸੀ ਅਧਿਕਾਰੀਆਂ ਨੂੰ ਸੁਣੋ ਅਤੇ ਇਹ ਜਾਣੋ ਕਿ ਸਫ਼ਰ ਲਈ ਕਿਹੜੇ ਰੂਟ ਸੁਰੱਖਿਅਤ ਹਨ।

ਐਮਰਜੰਸੀ ਲਈ ਨਿੱਜੀ ਤਿਆਰੀ ਬਾਰੇ ਜਾਣਕਾਰੀ, ਜਿਸ ਵਿੱਚ ਰੇਤਾ ਦੇ ਬੈਗ ਰੱਖਣ ਅਤੇ ਆਪਣੇ ਘਰ ਨੂੰ ਹੜ੍ਹ ਦੀ ਮਾਰ ਤੋਂ ਬਚਾਉਣ ਬਾਰੇ ਜਾਣਕਾਰੀ ਸ਼ਾਮਲ ਹੈ, [www.pep.bc.ca](http://www.pep.bc.ca) ਵੈੱਬਸਾਈਟ 'ਤੇ ਮੌਜੂਦ ਹੈ।

ਸੰਪਰਕ: